



ਬ੍ਰੈਂਪਟਨ ਟ੍ਰਾਂਜ਼ਿਟ ਨੇ, 10 ਮਾਰਚ ਤੋਂ ਸ਼ੁਰੂ ਕਰਦੇ ਹੋਏ, ਸਟੀਲਸ ਵੈਸਟ ਕੋਰੀਡੋਰ ਤੱਕ ਦੀ ਸੇਵਾ ਸਥਗਿਤ ਕੀਤੀ

ਬ੍ਰੈਂਪਟਨ, ਓਨਟਾਰੀਓ (9 ਮਾਰਚ, 2021) – ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਨੇ, 10 ਮਾਰਚ ਤੋਂ, ਸਟੀਲਸ ਵੈਸਟ ਕੋਰੀਡੋਰ (Steeles West Corridor) ਤੱਕ ਦੀ ਸੇਵਾ ਸਥਗਿਤ ਕਰ ਦਿੱਤੀ ਹੈ।

ਇਹ ਇੱਕ ਸੰਚਾਲਨ ਸਬੰਧੀ ਫੈਸਲਾ ਹੈ, ਜੋ ਪੀਲ ਪਬਲਿਕ ਹੈਲਥ (Peel Public Health) ਦੀ ਸਕਿਰਿਆ ਜਾਂਚ ਦੇ ਦੌਰਾਨ ਬ੍ਰੈਂਪਟਨ ਟ੍ਰਾਂਜ਼ਿਟ ਵੱਲੋਂ ਲਿਆ ਗਿਆ ਹੈ।

ਹੇਠਾਂ ਲਿਖੇ ਰੂਟ ਪ੍ਰਭਾਵਿਤ ਹੋਣਗੇ:

- 511 ਜ਼ੂਮ ਸਟੀਲਸ (511 Züm Steeles) ਅਤੇ 11 ਸਟੀਲਸ (11 Steeles): ਸੇਵਾ ਦਾ ਆਖਰੀ ਸਟੈਪ ਸਟੀਲਸ ਅਵੈਨਿਊ (Steeles Avenue) ਅਤੇ ਚਿੰਗਕੂਜ਼ੀ ਰੋਡ (Chinguacousy Road) ਹੋਵੇਗਾ
- 51 ਹੈਰਫੋਰਡ (51 Hereford): ਸੇਵਾ ਦਾ ਆਖਰੀ ਸਟੈਪ ਸਟੀਲਸ ਅਵੈਨਿਊ ਅਤੇ ਫਾਈਨੈਂਸ਼ੀਅਲ ਡ੍ਰਾਈਵ (Financial Drive) ਹੋਵੇਗਾ

ਇਹ ਸਸਪੈਂਸ਼ਨ, ਘੱਟੋ-ਘੱਟ ਸੱਤ ਦਿਨ ਤੱਕ ਪ੍ਰਭਾਵੀ ਰਹੇਗਾ। ਅੱਪਡੇਟ ਉਪਲਬਧ ਹੋਣ ਤੇ ਅਸੀਂ ਤੁਹਾਨੂੰ ਪ੍ਰਦਾਨ ਕਰਾਂਗੇ। ਵਾਧੂ ਤਬਦੀਲੀਆਂ ਲਾਗੂ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਤੇ ਰੂਟ ਬਦਲਣ ਦੇ ਵੇਰਵਿਆਂ ਲਈ, www.bramptontransit.com ਤੇ ਜਾਓ।

ਪੀਲ ਪਬਲਿਕ ਹੈਲਥ ਦੀ ਕੋਵਿਡ-19 ਸਬੰਧੀ ਭਾਈਚਾਰਕ ਜਾਂਚ

ਬ੍ਰੈਂਪਟਨ ਟ੍ਰਾਂਜ਼ਿਟ, ਪੀਲ ਪਬਲਿਕ ਹੈਲਥ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜਦੋਂ ਉਹ ਆਪਣੀ ਭਾਈਚਾਰਕ ਜਾਂਚ ਪੂਰੀ ਕਰ ਰਹੇ ਹਨ।

ਕਰਮਚਾਰੀਆਂ ਅਤੇ ਜਨਤਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ, ਪੀਲ ਪਬਲਿਕ ਹੈਲਥ ਦੇ ਨਿਰਦੇਸ਼ ਦੇ ਮੁਤਾਬਕ, ਬ੍ਰੈਂਪਟਨ ਟ੍ਰਾਂਜ਼ਿਟ ਦੇ ਓਪਰੇਟਰਾਂ ਨੂੰ ਓਨ-ਸਾਈਟ ਟੈਸਟਿੰਗ ਪ੍ਰਦਾਨ ਕੀਤੀ ਗਈ ਹੈ ਅਤੇ ਉਹਨਾਂ ਲਈ ਮੈਡੀਕਲ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ। ਕਿਉਂਕਿ ਕੁਝ ਮਾਮਲਿਆਂ ਵਿੱਚ, ਉਹਨਾਂ ਨੂੰ ਸੈਲਫ-ਆਈਸੋਲੇਟ ਹੋਣ (ਖੁਦ ਨੂੰ ਦੂਜਿਆਂ ਤੋਂ ਵੱਖਰੇ ਕਰਨ) ਦੀ ਲੋੜ ਹੋ ਸਕਦੀ ਹੈ, ਜਿਸ ਨਾਲ ਬ੍ਰੈਂਪਟਨ ਟ੍ਰਾਂਜ਼ਿਟ ਦਾ ਸੇਵਾ ਪੱਧਰ ਪ੍ਰਭਾਵਿਤ ਹੋ ਸਕਦਾ ਹੈ।

ਪੀਲ ਪਬਲਿਕ ਹੈਲਥ ਨੇ ਦੱਸਿਆ ਹੈ ਕਿ ਟੈਸਟਿੰਗ, ਸਿਰਫ਼ ਵਾਧੂ ਸਾਵਧਾਨੀ ਵਰਤਣ ਲਈ ਕੀਤੀ ਜਾ ਰਹੀ ਹੈ। ਇਸ ਵੇਲੇ, ਸਲਾਹ ਦਿੱਤੇ ਗਏ ਵਾਧੂ ਉਪਾਵਾਂ ਦੇ ਨਾਲ, ਟ੍ਰਾਂਜ਼ਿਟ ਦੇ ਓਪਰੇਟਰਾਂ, ਜਨਤਾ ਜਾਂ ਸਵਾਰੀਆਂ ਨੂੰ ਕੋਈ ਵਾਧੂ ਜੋਖਮ ਨਹੀਂ ਹੈ। ਹਾਲਾਂਕਿ, ਭਾਈਚਾਰਕ ਟ੍ਰਾਂਸਮਿਸ਼ਨ ਦਾ ਜੋਖਮ ਬਣਿਆ ਹੋਇਆ ਹੈ। ਭਾਈਚਾਰਕ ਟ੍ਰਾਂਸਮਿਸ਼ਨ ਦੇ ਕਾਰਨ, ਟ੍ਰਾਂਜ਼ਿਟ ਦੀਆਂ ਸਾਰੀਆਂ ਸਵਾਰੀਆਂ ਲਈ, ਪਬਲਿਕ ਹੈਲਥ ਦੀ ਸਲਾਹ ਦੀ ਪਾਲਣਾ ਜਾਰੀ ਰੱਖਣਾ ਮਹੱਤਵਪੂਰਨ ਹੈ। ਜੇਕਰ ਤੁਹਾਨੂੰ ਲੱਛਣ ਹਨ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਆਏ ਹੋ, ਜਿਸਦਾ ਕੋਵਿਡ-19 ਦਾ ਨਿਦਾਨ ਹੋਇਆ ਹੈ, ਤਾਂ ਟ੍ਰਾਂਜ਼ਿਟ ਨਾ ਵਰਤੋ। ਟ੍ਰਾਂਜ਼ਿਟ ਤੇ ਹੋਣ ਵੇਲੇ, ਵੱਧ ਤੋਂ ਵੱਧ ਸੰਭਵ ਸਰੀਰਕ ਦੂਰੀ ਰੱਖੋ, ਟਾਈਟ-ਫਿਟਿੰਗ ਵਾਲਾ ਮਾਸਕ ਪਹਿਨੋ ਅਤੇ ਆਪਣਾ ਮਾਸਕ ਨੱਕ ਅਤੇ ਮੂੰਹ ਤੋਂ ਹੇਠਾਂ ਉਤਾਰਨ ਤੋਂ ਪਰਹੇਜ਼ ਕਰੋ (ਖਾਣ-ਪੀਣ ਲਈ ਮਾਸਕ ਉਤਾਰਨ ਸਮੇਤ), ਜੇਕਰ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ।

ਭਾਈਚਾਰਕ ਜਾਂਚ ਬਾਰੇ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਪੀਲ ਪਬਲਿਕ ਹੈਲਥ ਨੂੰ ਸੰਪਰਕ ਕਰੋ। ਸੇਵਾ ਅੱਪਡੇਟਸ ਲਈ, ਕਿਰਪਾ ਕਰਕੇ [ਬ੍ਰੈਂਪਟਨ ਟ੍ਰਾਂਜ਼ਿਟ ਦਾ Twitter \(Brampton Transit's Twitter\)](#) ਦੇਖੋ ਜਾਂ 905.874.2999 ਤੇ ਫੋਨ ਕਰੋ।

ਕੋਵਿਡ-19 ਤੋਂ ਸੁਰੱਖਿਆ ਸਬੰਧੀ ਉਪਾਅ

ਵੱਧ ਵਾਰ ਸਫਾਈ ਅਤੇ ਸੈਨੀਟਾਈਜ਼ ਕਰਨ ਦਾ ਸ਼ੈਡਿਊਲ ਪਹਿਲਾਂ ਵਾਂਗ ਹੀ ਪ੍ਰਭਾਵੀ ਰਹੇਗਾ। ਹਰ 48 ਘੰਟਿਆਂ ਵਿੱਚ ਸਾਰੀਆਂ ਠੋਸ ਸਤ੍ਹਾਵਾਂ, ਉਪਰੇਟਰ ਕੰਪਾਰਟਮੈਂਟਸ ਅਤੇ ਸੀਟਾਂ ਨੂੰ ਰੋਗਾਣੂ ਮੁਕਤ ਕਰਨਾ, ਬ੍ਰੈਂਪਟਨ ਟ੍ਰਾਂਜ਼ਿਟ ਦਾ ਟੀਚਾ ਹੈ। ਇਸ ਵੇਲੇ ਜ਼ਿਆਦਾਤਰ ਬੱਸਾਂ ਨੂੰ ਹਰੇਕ 24 ਘੰਟਿਆਂ ਵਿੱਚ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਜਿਹਨਾਂ ਫੈਸਿਲਿਟੀਜ਼ ਅਤੇ ਟਰਮੀਨਲਾਂ ਦੀਆਂ ਠੋਸ ਸਤ੍ਹਾਵਾਂ ਹਨ, ਉਹਨਾਂ ਨੂੰ ਰੋਜ਼ਾਨਾ ਪੂੰਝਿਆ ਜਾ ਰਿਹਾ ਹੈ ਅਤੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।

ਪੀਲ ਪਬਲਿਕ ਹੈਲਥ ਦੀ ਸਲਾਹ ਦੇ ਨਾਲ, ਅਸੀਂ ਸਵਾਰੀਆਂ ਨੂੰ ਹੇਠਾਂ ਲਿਖੀਆਂ ਗੱਲਾਂ ਯਾਦ ਕਰਾਉਂਦੇ ਹਾਂ:

- ਟਰਮੀਨਲਾਂ ਤੇ ਅਤੇ ਬੱਸਾਂ ਵਿੱਚ ਹੋਣ ਵੇਲੇ ਟਾਈਟ-ਫਿਟਿੰਗ ਵਾਲੇ ਕੱਪੜੇ ਨਾਲ ਚਿਹਰੇ ਨੂੰ ਢਕਣਾ ਜਾਂ ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨਣਾ ਲਾਜ਼ਮੀ ਹੈ – ਮੈਡੀਕਲ ਸਥਿਤੀਆਂ ਸਬੰਧੀ ਛੋਟਾਂ ਲਾਗੂ ਹੁੰਦੀਆਂ ਹਨ। ਚਿਹਰੇ ਨੂੰ ਢਕਣ ਦਾ ਮਤਲਬ ਹੈ ਕਿ ਤੁਹਾਡਾ ਨੱਕ, ਮੂੰਹ ਅਤੇ ਠੋਡੀ ਹਰ ਵੇਲੇ ਢਕੀ ਹੋਈ ਹੋਣੀ ਚਾਹੀਦੀ ਹੈ। ਆਪਣਾ ਮਾਸਕ ਨੱਕ ਅਤੇ ਮੂੰਹ ਤੋਂ ਹੇਠਾਂ ਉਤਾਰਨ ਤੋਂ ਪਰਹੇਜ਼ ਕਰੋ (ਖਾਣ-ਪੀਣ ਲਈ ਮਾਸਕ ਉਤਾਰਨ ਸਮੇਤ), ਜੇਕਰ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ।
- ਟਰਮੀਨਲਾਂ ਅਤੇ ਬਸ ਸਟੋਪਸ ਤੇ, ਮਾਸਕ ਪਹਿਨ ਕੇ ਵੀ, ਸਰੀਰਕ ਦੂਰੀ ਕਾਇਮ ਰੱਖੋ।
- ਸਫ਼ਰ ਕਰਦੇ ਸਮੇਂ, ਹੈਂਡ ਸੈਨੀਟਾਈਜ਼ਰ ਜਾਂ ਵਾਈਪਸ ਵਰਗੇ, ਖੁਦ ਦੇ ਰੋਗਾਣੂ-ਨਾਸ਼ਕ ਪਦਾਰਥ ਆਪਣੇ ਨਾਲ ਰੱਖੋ ਅਤੇ ਵਾਰ-ਵਾਰ ਆਪਣੇ ਹੱਥ ਧੋਵੋ।
- ਜੇਕਰ ਤੁਸੀਂ ਬੀਮਾਰ ਹੋ, ਤਾਂ ਕਿਰਪਾ ਕਰਕੇ ਟ੍ਰਾਂਜ਼ਿਟ ਤੇ ਸਫ਼ਰ ਕਰਨ ਤੋਂ ਪਰਹੇਜ਼ ਕਰੋ। ਨੇੜਲੀ ਕੋਵਿਡ-19 ਅਸੈਸਮੈਂਟ ਸਾਈਟ ਵਿਖੇ ਟੈਸਟ ਕਰਵਾਓ ਅਤੇ ਪਬਲਿਕ ਹੈਲਥ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਬ੍ਰੈਂਪਟਨ ਟ੍ਰਾਂਜ਼ਿਟ, ਸਾਡੇ ਕਰਮਚਾਰੀਆਂ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ, ਕੋਵਿਡ-19 ਦੇ ਸੰਪਰਕ ਦੇ ਸੰਭਾਵੀ ਜੋਖਮ ਨੂੰ ਘੱਟ ਕਰਨ ਲਈ, ਲਗਾਤਾਰ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ।

ਲਿੰਕ

- [ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ 9 ਮਾਰਚ ਤੋਂ ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਤਬਦੀਲੀਆਂ \(Changes to Brampton Transit service in response to COVID-19 effective March 9\)](#)

-30-

ਸਿਟੀ ਆਫ ਬ੍ਰੈਂਪਟਨ ਦਾ ਮੀਡੀਆ ਸੰਪਰਕ

ਗੁਰਵਿੰਦਰ ਸਿੰਘ (Gurvinder Singh)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-2028 | Gurvinder.A.Singh@brampton.ca

ਰੀਜਨ ਆਫ ਪੀਲ ਦਾ ਮੀਡੀਆ ਸੰਪਰਕ

ਐਸ਼ਲੇ ਹਾਕਿੰਸ (Ashleigh Hawkins)

ਕਮਿਊਨਿਕੇਸ਼ਨਸ ਸਪੈਸ਼ਲਿਸਟ – ਪਬਲਿਕ ਹੈਲਥ

ਦ ਰੀਜਨ ਆਫ ਪੀਲ

416.818.4421 | ashleigh.hawkins@peelregion.ca



Service and Information Update

